

ਸਕੂਲ ਵਿੱਚ ਵਾਪਸੀ ਦੀ ਪੁਸ਼ਟੀ ਲਈ ਫਾਰਮ

ਕਿਰਪਾ ਕਰਕੇ ਸਿਰਫ ਇੱਕ ਖ਼ਾਨੇ ਵਿੱਚ ਸਹੀ ਲਾਓ ਅਤੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਇਹ ਫਾਰਮ ਭਰੋ ਕਿ ਤੁਹਾਡੇ ਬੱਚੇ ਦੀ ਸਿਹਤ ਚੰਗੀ ਹੈ ਅਤੇ ਉਹ ਸਕੂਲ ਵਾਪਸ ਜਾ ਸਕਦਾ ਹੈ। ਆਪਣੇ ਦਸਤਖ਼ਤ ਕਰਕੇ ਤੁਸੀਂ ਇਸ ਗੱਲ ਦੀ ਤਸਦੀਕ ਕਰਦੇ ਹੋ ਕਿ ਇਹ ਜਾਣਕਾਰੀ ਸਹੀ ਹੈ। ਭਰੋ ਹੋਏ ਫਾਰਮ ਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਕੋਲ ਪਹੁੰਚਾਓ। *ਕਿਰਪਾ ਕਰਕੇ ਨੋਟ ਕਰੋ: ਇਸ ਫਾਰਮ ਨੂੰ ਮਨਜ਼ੂਰੀ ਦੇਣੀ ਅਤੇ ਇਸਦੀ ਵਰਤੋਂ ਕਰਨਾ ਹਰ ਸਕੂਲ/ਸਕੂਲ ਬੋਰਡ ਦੇ ਫੈਸਲੇ ਉੱਪਰ ਨਿਰਭਰ ਕਰਦਾ ਹੈ।*

ਵਿਦਿਆਰਥੀ ਦਾ ਨਾਂ: _____

ਮੇਰਾ ਬੱਚਾ ਬਿਮਾਰ ਸੀ:

- ਕੋਵਿਡ-19 ਲਈ ਮੇਰੇ ਬੱਚੇ ਦੇ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਹੈ ਅਤੇ ਉਸਦੇ ਲੱਛਣਾਂ ਵਿੱਚ ਪਿਛਲੇ 24 ਤੋਂ ਵੱਧ ਘੰਟਿਆਂ ਦੌਰਾਨ ਸੁਧਾਰ ਹੋ ਰਿਹਾ ਹੈ।
- ਮੇਰੇ ਬੱਚੇ ਦੇ ਕੋਵਿਡ-19 ਲਈ ਟੈਸਟ ਨਹੀਂ ਹੋਇਆ ਸੀ ਪਰ ਲੱਛਣਾਂ ਦੀ ਸ਼ੁਰੂਆਤ ਦੇ ਬਾਅਦ ਉਸਨੇ 10 ਦਿਨਾਂ ਲਈ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਿਆ ਹੈ। ਮੇਰੇ ਬੱਚੇ ਨੂੰ ਬੁਖਾਰ ਨਹੀਂ ਹੈ (ਦਵਾਈ ਲਏ ਬਿਨਾਂ) ਅਤੇ ਉਸਦੇ ਲੱਛਣਾਂ ਵਿੱਚ ਘੱਟੋ-ਘੱਟ ਪਿਛਲੇ 24 ਦੌਰਾਨ ਸੁਧਾਰ ਹੋ ਰਿਹਾ ਹੈ।
- ਮੇਰੇ ਬੱਚੇ ਦੇ ਕੋਵਿਡ-19 ਦੇ ਟੈਸਟ ਦਾ ਨਤੀਜਾ ਪਾਜ਼ਿਟਿਵ ਆਇਆ ਸੀ ਅਤੇ ਲੱਛਣਾਂ ਦੀ ਸ਼ੁਰੂਆਤ ਦੇ ਬਾਅਦ (ਜਾਂ ਟੈਸਟ ਦੇ ਬਾਅਦ) ਉਸਨੇ 10 ਦਿਨਾਂ ਲਈ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਿਆ ਹੈ। ਮੇਰੇ ਬੱਚੇ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ ਸੀ। ਮੇਰੇ ਬੱਚੇ ਨੂੰ ਬੁਖਾਰ ਨਹੀਂ ਹੈ (ਦਵਾਈ ਲਏ ਬਿਨਾਂ) ਅਤੇ ਉਸਦੇ ਲੱਛਣਾਂ ਵਿੱਚ ਸੁਧਾਰ ਹੋ ਰਿਹਾ ਹੈ।
- ਮੇਰੇ ਸਿਹਤ ਦੇਖਭਾਲ ਪ੍ਰੋਵਾਈਡਰ ਨੇ ਪੁਸ਼ਟੀ ਕੀਤੀ ਹੈ ਕਿ ਮੇਰੇ ਬੱਚੇ ਨੂੰ ਕੋਵਿਡ-19 ਨਹੀਂ ਹੈ ਅਤੇ ਉਸਦਾ ਕਿਸੇ ਅਜਿਹੀ ਸਥਿਤੀ ਲਈ ਨਿਦਾਨ ਕੀਤਾ ਗਿਆ ਹੈ ਜੋ ਕਿ ਕੋਵਿਡ-19 ਨਾਲ ਸੰਬੰਧਿਤ ਨਹੀਂ ਹੈ। ਉਸਦੇ ਲੱਛਣਾਂ ਵਿੱਚ ਪਿਛਲੇ 24 ਤੋਂ ਵੱਧ ਘੰਟਿਆਂ ਦੌਰਾਨ ਸੁਧਾਰ ਹੋ ਰਿਹਾ ਹੈ। ਮੇਰੇ ਬੱਚੇ ਨੂੰ ਜੁਕਾਮ ਜਾਂ ਸਾਹ ਪ੍ਰਣਾਲੀ ਦੀ ਲਾਗ ਨਹੀਂ ਹੈ।

ਮੇਰੇ ਘਰ ਵਿੱਚ ਕੋਈ ਵਿਅਕਤੀ (ਜਿਵੇਂ, ਮਾਤਾ, ਪਿਤਾ, ਭੈਣ, ਭਰਾ) ਕੋਵਿਡ-19 ਦੇ ਲੱਛਣਾਂ ਨਾਲ ਬਿਮਾਰ ਸੀ:

- ਘਰ ਦੇ ਇਸ ਮੈਂਬਰ ਦੇ ਕੋਵਿਡ-19 ਲਈ ਟੈਸਟ ਦਾ ਨਤੀਜਾ ਨੈਗੇਟਿਵ ਆਇਆ ਹੈ ਅਤੇ ਮੇਰਾ ਬੱਚਾ (ਜਿਸਦਾ ਨਾਂ ਉੱਪਰ ਦਿੱਤਾ ਗਿਆ ਹੈ) ਹੁਣ ਸਕੂਲ ਵਾਪਸ ਜਾ ਸਕਦਾ ਹੈ।
- ਘਰ ਦੇ ਇਸ ਮੈਂਬਰ ਲਈ ਸਿਹਤ ਦੇਖਭਾਲ ਪ੍ਰਦਾਤਾ ਨੇ ਪੁਸ਼ਟੀ ਕੀਤੀ ਹੈ ਕਿ ਇਸ ਮੈਂਬਰ ਨੂੰ ਕੋਵਿਡ-19 ਨਹੀਂ ਹੈ ਅਤੇ ਉਸਦਾ ਕਿਸੇ ਅਜਿਹੀ ਸਥਿਤੀ ਲਈ ਨਿਦਾਨ ਕੀਤਾ ਗਿਆ ਹੈ ਜੋ ਕਿ ਕੋਵਿਡ-19 ਨਾਲ ਸੰਬੰਧਿਤ ਨਹੀਂ ਹੈ। ਉਸਦੇ ਲੱਛਣਾਂ ਵਿੱਚ ਪਿਛਲੇ 24 ਤੋਂ ਵੱਧ ਘੰਟਿਆਂ ਦੌਰਾਨ ਸੁਧਾਰ ਹੋ ਰਿਹਾ ਹੈ। ਉਹ ਠੀਕ ਹੈ ਅਤੇ ਉਸਨੂੰ ਜੁਕਾਮ ਜਾਂ ਸਾਹ ਦੀ ਕੋਈ ਤਕਲੀਫ ਨਹੀਂ ਹੈ। ਮੇਰਾ ਬੱਚਾ (ਜਿਸਦਾ ਨਾਂ ਉੱਪਰ ਦਿੱਤਾ ਗਿਆ ਹੈ) ਹੁਣ ਸਕੂਲ ਵਾਪਸ ਜਾ ਸਕਦਾ ਹੈ।
- ਘਰ ਦੇ ਇਸ ਮੈਂਬਰ ਦਾ ਕੋਵਿਡ-19 ਲਈ ਟੈਸਟ ਨਹੀਂ ਹੋਇਆ ਸੀ, ਪਰ ਮੇਰੇ ਬੱਚੇ ਨੇ (ਜਿਸਦਾ ਨਾਂ ਉੱਪਰ ਦਿੱਤਾ ਗਿਆ ਹੈ) 14 ਦਿਨਾਂ ਲਈ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਿਆ ਹੈ। ਮੇਰਾ ਬੱਚਾ ਠੀਕ ਹੈ ਅਤੇ ਉਸਨੂੰ ਕੋਈ ਲੱਛਣ ਨਹੀਂ ਹਨ।

ਕੋਵਿਡ-19 ਲਈ ਟੈਸਟ ਦੇ ਪਾਜ਼ਿਟਿਵ ਨਤੀਜੇ ਵਾਲੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲਾ ਬੱਚਾ:

- ਮੇਰਾ ਬੱਚਾ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਇਆ ਸੀ ਜਿਸਦੇ ਕੋਵਿਡ-19 ਲਈ ਟੈਸਟ ਦਾ ਨਤੀਜਾ ਪਾਜ਼ਿਟਿਵ ਸੀ ਪਰ ਉਸਨੇ 10 ਦਿਨਾਂ ਲਈ ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਿਆ ਹੈ। ਮੇਰਾ ਬੱਚਾ ਠੀਕ ਹੈ ਅਤੇ ਉਸਨੂੰ ਕੋਈ ਲੱਛਣ ਨਹੀਂ ਹਨ।
- ਘਰ ਦਾ ਇੱਕ ਮੈਂਬਰ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਇਆ ਸੀ ਜਿਸਦੇ ਕੋਵਿਡ-19 ਲਈ ਟੈਸਟ ਦਾ ਨਤੀਜਾ ਪਾਜ਼ਿਟਿਵ ਸੀ। ਆਪਣੇ ਆਪ ਨੂੰ ਦੂਜਿਆਂ ਤੋਂ ਦੂਰ ਰੱਖਣ ਲਈ ਮੇਰਾ ਬੱਚਾ 14 ਦਿਨ ਘਰ ਦੇ ਅੰਦਰ ਰਿਹਾ ਹੈ। ਮੇਰਾ ਬੱਚਾ ਅਤੇ ਪਰਿਵਾਰ ਠੀਕ ਹਨ ਅਤੇ ਉਹਨਾਂ ਨੂੰ ਕੋਈ ਲੱਛਣ ਨਹੀਂ ਹਨ।

ਹਾਲ ਵਿੱਚ ਹੀ ਕੈਨੇਡਾ ਤੋਂ ਬਾਹਰ ਦੀ ਯਾਤਰਾ:

- ਮੇਰਾ ਬੱਚਾ ਜਾਂ ਪਰਿਵਾਰ ਦਾ ਇੱਕ ਮੈਂਬਰ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਵਾਪਸ ਆਇਆ ਹੈ। ਯਾਤਰਾ ਦੇ ਬਾਅਦ ਉਹ 14 ਦਿਨਾਂ ਲਈ ਦੂਜਿਆਂ ਤੋਂ ਵੱਖ ਰਹਿਣ ਲਈ ਘਰ ਵਿੱਚ ਰਿਹਾ ਹੈ। ਮੇਰਾ ਬੱਚਾ ਅਤੇ ਪਰਿਵਾਰ ਠੀਕ ਹਨ ਅਤੇ ਉਹਨਾਂ ਨੂੰ ਕੋਈ ਲੱਛਣ ਨਹੀਂ ਹਨ।

ਕੋਵਿਡ-19 ਟੈਸਟ ਦੀ ਮਿਤੀ (ਜੇ ਲਾਗੂ ਹੁੰਦਾ ਹੈ): _____ (ਦਿਨ / ਮਹੀਨਾ / ਸਾਲ)

ਮੈਂ ਇਹ ਘੋਸ਼ਣਾ ਕਰਦਾ(ਦੀ) ਹਾਂ ਕਿ ਮੇਰਾ ਬੱਚਾ ਤੰਦਰੁਸਤ ਹੈ ਅਤੇ ਉਹ ਸਕੂਲ ਵਾਪਸ ਜਾ ਸਕਦਾ ਹੈ।

ਮਾਤਾ/ਪਿਤਾ/ਨਿਗਰਾਨ ਦਾ ਨਾਂ: _____

ਦਸਤਖਤ: _____ ਮਿਤੀ: _____ (ਦਿਨ / ਮਹੀਨਾ / ਸਾਲ)